

# ਧੂੰਏਂ ਦੇ ਅਲਾਰਮ



ਧੂੰਏਂ ਦੇ ਅਲਾਰਮ ਤੁਹਾਡੇ ਘਰ ਦੀ ਹਰੇਕ ਮੰਜਲ ਤੇ ਅਤੇ ਸੌਣ ਵਾਲੇ ਸਾਰੇ ਹਿੱਸਿਆਂ ਦੇ ਬਾਹਰ ਹੋਣੇ ਜ਼ਰੂਰੀ ਹਨ। ਵਾਧੂ ਸੁਰੱਖਿਆ ਲਈ, ਹਰੇਕ ਬੈਡਰੂਮ ਵਿੱਚ ਅਲਾਰਮ ਲਗਾਓ।



ਆਪਣੇ ਧੂੰਏਂ ਦੇ ਅਲਾਰਮ ਨੂੰ ਮਹੀਨੇ ਵਿੱਚ ਇੱਕ ਵਾਰ ਬਟਨ ਦਬਾ ਕੇ ਟੈਸਟ ਕਰੋ।



ਆਪਣੇ ਧੂੰਏਂ ਦੇ ਅਲਾਰਮ ਨੂੰ 10 ਸਾਲਾਂ ਬਾਅਦ ਬਦਲ ਦਿਓ। (ਬੈਟਰੀ ਜਾਂ ਇਲੈਕਟ੍ਰਿਕ)



ਜੇਕਰ ਤੁਹਾਡੇ ਧੂੰਏਂ ਦੇ ਅਲਾਰਮ ਲਈ ਬੈਟਰੀ ਜ਼ਰੂਰੀ ਹੈ, ਤਾਂ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਜਾਂ ਜਦੋਂ ਤੁਸੀਂ ਲੇ ਬੈਟਰੀ ਦੀ ਚਿਤਾਵਨੀ ਦੀ ਬੀਪ ਹੋਵੇ ਤਾਂ ਇਸਨੂੰ ਬਦਲ ਦਿਓ।




ਅਲਾਰਮ ਪਰੇਸ਼ਾਨੀ ਪੈਦਾ ਨਾ ਕਰਨ, ਇਸਤੋਂ ਬਚਣ ਲਈ ਧੂੰਏਂ ਦੇ ਅਲਾਰਮਾਂ ਨੂੰ ਭੋਜਨ ਪਕਾਉਣ ਵਾਲੇ ਖੇਤਰਾਂ, ਜਾਂ ਬਾਥਰੂਮਾਂ ਤੋਂ ਦੂਰ ਲਗਾਓ ਜਾਂ ਇਸਦੀ ਬਜਾਏ ਫੋਟੋਇਲੈਕਟ੍ਰਿਕ ਪ੍ਰਕਾਰ ਦੇ ਅਲਾਰਮ ਵਰਤਣ ਬਾਰੇ ਸੋਚੋ।



ਸਾਰੇ ਇੰਟਰਕਨੈਕਟਿਡ ਅਲਾਰਮਾਂ ਦਾ ਅਨੁਕੂਲ ਮੇਕ ਜਾਂ ਬ੍ਰਾਂਡ ਹੋਣਾ ਲਾਜ਼ਮੀ ਹੈ।



ਜੇਕਰ ਤੁਸੀਂ ਇੱਕ ਇਲੈਕਟ੍ਰੀਕਲ ਧੂੰਏਂ ਦਾ ਅਲਾਰਮ ਬਦਲਦੇ ਹੋ, ਤਾਂ ਉਹਨਾਂ ਸਾਰਿਆਂ ਨੂੰ ਬਦਲੋ।



ਅਲਾਰਮ ਜਿੱਥੇ ਲੱਗਿਆ ਹੈ, ਉਸਦੇ ਅਧਾਰ ਤੇ ਇਹ ਛੱਤ ਜਾਂ ਕੰਧ ਤੋਂ 10cm ਦੂਰ ਹੋਣਾ ਚਾਹੀਦਾ ਹੈ।

**ਧੂੰਏਂ ਦੇ ਅਲਾਰਮਾਂ ਨੂੰ ਲਗਾਉਣ, ਉਹਨਾਂ ਦੀ ਸੰਭਾਲ ਕਰਨ ਅਤੇ ਉਹਨਾਂ ਨੂੰ ਬਦਲਣ ਵੇਲੇ ਹਮੇਸ਼ਾ ਨਿਰਮਾਤਾ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ**



**Mississauga Fire & Emergency Services**

**ਸਵਾਲ ਹਨ? ਸਾਨੂੰ ਸੰਪਰਕ ਕਰੋ:**

Mississauga Fire & Emergency Services  
Fire Prevention Division  
905.896.5908  
[mississauga.ca/fire](http://mississauga.ca/fire)  
[fire.prevention@mississauga.ca](mailto:fire.prevention@mississauga.ca)